

 Print Page

Sri Guru Granth Sahib

Displaying 321 of

ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥

Naanak Raam Naam Dhhan Keethaa Poorae Gur Parasaadh ||2||

Nanak has made the Lord's Name his wealth, by the Grace of the Perfect Guru. ||2||

ਗਉੜੀ ਵਾਰਾ (ਮਃ ੫) (੧੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੯

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥

Dhhohu N Chalee Khasam Naal Lab Mohi Viguthae ||

Deception does not work with our Lord and Master; through their greed and emotional attachment, people are ruined.

ਗਉੜੀ ਵਾਰਾ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧

Raag Gauri Guru Arjan Dev

ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥

Karathab Karan Bhalaeriaa Madh Maaeiaa Suthae ||

They do their evil deeds, and sleep in the intoxication of Maya.

ਗਉੜੀ ਵਾਰਾ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧

Raag Gauri Guru Arjan Dev

ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥

Fir Fir Joon Bhavaaaeean Jam Maarag Muthae ||

Time and time again, they are consigned to reincarnation, and abandoned on the path of Death.

ਗਉੜੀ ਵਾਰਾ (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੨

Raag Gauri Guru Arjan Dev

ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥

Keethaa Paaein Aapanaa Dhukh Saethee Juthae ||

They receive the consequences of their own actions, and are yoked to their pain.

ਗਉੜੀ ਵਾਰਾ (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੨

Raag Gauri Guru Arjan Dev

ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥

Naanak Naae Visaariai Sabh Mandhee Ruthae ||12||

O Nanak, if one forgets the Name, all the seasons are evil. ||12||

ਗਉੜੀ ਵਾਰਾ (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੩

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥

Outhandhiaa Behandhiaa Savandhiaa Sukh Soe ||

While standing up, sitting down and sleeping, be at peace;

ਗਉੜੀ ਵਾਰਾ (ਮਃ ੫) (੧੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੩

Raag Gauri Guru Arjan Dev

ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥

Naanak Naam Salaahiai Man Than Seethal Hoe ||1||

O Nanak, praising the Naam, the Name of the Lord, the mind and body are cooled and soothed. ||1||

ਗਉੜੀ ਵਾਰਾ (ਮਃ ੫) (੧੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੪

Raag Gauri Guru Arjan Dev

ਮਃ ੫ ॥

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥

Laalach Attiaa Nith Firai Suaarathh Karae N Koe ||

Filled with greed, he constantly wanders around; he does not do any good deeds.

ਗਉੜੀ ਵਾਰਾ (ਮਃ ੫) (੧੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੪

Raag Gauri Guru Arjan Dev

ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥

Jis Gur Bhaettai Naanakaa This Man Vasiaa Soe ||2||

O Nanak, the Lord abides within the mind of one who meets with the Guru. ||2||

ਗਉੜੀ ਵਾਰਾ (ਮਃ ੫) (੧੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੫

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥

Sabhae Vasathoo Kourreeaa Sachae Naa Mithaa ||

All material things are bitter; the True Name alone is sweet.

ਗਉੜੀ ਵਾਰਾ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੬

Raag Gauri Guru Arjan Dev

ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥

Saadh Aaeiaa Thin Har Janaan Chakh Saadhhee Ddithaa ||

Those humble servants of the Lord who taste it, come to savor its flavor.

ਗਉੜੀ ਵਾਰਾ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੬

Raag Gauri Guru Arjan Dev

ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥

Paarabreham Jis Likhiaa Man Thisai Vuthaa ||

It comes to dwell within the mind of those who are so pre-destined by the Supreme Lord God.

ਗਉੜੀ ਵਾਰਾ (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੬

Raag Gauri Guru Arjan Dev

ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥

Eik Niranjana Rav Rehiaa Bhao Dhuyaa Kuthaa ||

The One Immaculate Lord is pervading everywhere; He destroys the love of duality.

ਗਉੜੀ ਵਾਰਾ (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੭

Raag Gauri Guru Arjan Dev

ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥

Har Naanak Mangai Jorr Kar Prabh Dhaevai Thuthaa ||13||

Nanak begs for the Lord's Name, with his palms pressed together; by His Pleasure, God has granted it.

||13||

ਗਉੜੀ ਵਾਰਾ (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੭

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥

Jaacharree Saa Saar Jo Jaachandhee Haekarro ||

The most excellent begging is begging for the One Lord.

ਗਉੜੀ ਵਾਰਾ (ਮਃ ੫) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੮

Raag Gauri Guru Arjan Dev

ਗਾਲੀ ਬਿਆ ਵਿਕਾਰ ਨਾਨਕ ਧਣੀ ਵਿਹੁਣੀਆ ॥੧॥

Gaalhee Biaa Vikaar Naanak Dhhanee Vihooneeaa ||1||

Other talk is corrupt, O Nanak, except that of the Lord Master. ||1||

ਗਉੜੀ ਵਾਰਾ (ਮਃ ੫) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੮

Raag Gauri Guru Arjan Dev

ਮਃ ੫ ॥

Ma 5 ||

Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥

Neehi J Vidhhaa Mann Pashhaanoo Viralo Thhiou ||

One who recognizes the Lord is very rare; his mind is pierced through with the Love of the Lord.

ਗਉੜੀ ਵਾਰਾ (ਮਃ ੫) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੯

Raag Gauri Guru Arjan Dev

ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥

Jorranehaaraa Santh Naanak Paadhhar Padhharo ||2||

Such a Saint is the Uniter, O Nanak - he straightens out the path. ||2||

ਗਉੜੀ ਵਾਰਾ (ਮਃ ੫) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੯

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥

Soee Saevihi Jeearrae Dhaathaa Bakhasindh ||

Serve Him, O my soul, who is the Giver and the Forgiver.

ਗਉੜੀ ਵਾਰਾ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੦

Raag Gauri Guru Arjan Dev

ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥

Kilavikh Sabh Binaas Hon Simarath Govindh ||

All sinful mistakes are erased, by meditating in remembrance on the Lord of the Universe.

ਗਉੜੀ ਵਾਰਾ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੦

Raag Gauri Guru Arjan Dev

ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥

Har Maarag Saadhoo Dhasiaa Japeeai Guramanth ||

The Holy Saint has shown me the Way to the Lord; I chant the GurMantra.

ਗਉੜੀ ਵਾਰਾ (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੦

Raag Gauri Guru Arjan Dev

ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥

Maaeiaa Suaadh Sabh Fikiaa Har Man Bhaavandh ||

The taste of Maya is totally bland and insipid; the Lord alone is pleasing to my mind.

ਗਉੜੀ ਵਾਰਾ (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੧

Raag Gauri Guru Arjan Dev

ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥

Dhhiaae Naanak Paramaesarai Jin Dhithee Jindh ||14||

Meditate, O Nanak, on the Transcendent Lord, who has blessed you with your soul and your life. ||14||

ਗਉੜੀ ਵਾਰਾ (ਮਃ ੫) (੧੪):੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੧

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥

Vath Lagee Sachae Naam Kee Jo Beejae So Khaae ||

The time has come to plant the seed of the Lord's Name; one who plants it, shall eat its fruit.

ਗਉੜੀ ਵਾਰਾ (ਮਃ ੫) (੧੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੨

Raag Gauri Guru Arjan Dev

ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥

Thisehi Paraapath Naanakaa Jis No Likhiaa Aae ||1||

He alone receives it, O Nanak, whose destiny is so pre-ordained. ||1||

ਗਉੜੀ ਵਾਰਾ (ਮਃ ੫) (੧੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੨

Raag Gauri Guru Arjan Dev

ਮਃ ੫ ॥

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥

Manganaa Th Sach Eik Jis Thus Dhaevai Aap ||

If one begs, then he should beg for the Name of the True One, which is given only by His Pleasure.

ਗਉੜੀ ਵਾਰਾ (ਮਃ ੫) (੧੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੩

Raag Gauri Guru Arjan Dev

ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥

Jith Khaadhhai Man Thripatheesai Naanak Saahib Dhaath ||2||

Eating this gift from the Lord and Master, O Nanak, the mind is satisfied. ||2||

ਗਉੜੀ ਵਾਰਾ (ਮਃ ੫) (੧੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੩

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥

Laahaa Jag Mehi Sae Khattehi Jin Har Dhhan Raas ||

They alone earn profit in this world, who have the wealth of the Lord's Name.

ਗਉੜੀ ਵਾਰਾ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੪

Raag Gauri Guru Arjan Dev

ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥

Dhuthheaaa Bhao N Jaananee Sachae Dhee Aas ||

They do not know the love of duality; they place their hopes in the True Lord.

ਗਉੜੀ ਵਾਰਾ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੪

Raag Gauri Guru Arjan Dev

ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥

Nihachal Eaek Saraeviaa Hor Sabh Vinaas ||

They serve the One Eternal Lord, and give up everything else.

ਗਉੜੀ ਵਾਰਾ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੫

Raag Gauri Guru Arjan Dev

ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥

Paarabreham Jis Visarai This Birathhaa Saas ||

One who forgets the Supreme Lord God - useless is his breath.

ਗਉੜੀ ਵਾਰਾ (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੫

Raag Gauri Guru Arjan Dev

ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥

Kanth Laae Jan Rakhiaa Naanak Bal Jaas ||15||

God draws His humble servant close in His loving embrace and protects him - Nanak is a sacrifice to Him. ||15||

ਗਉੜੀ ਵਾਰਾ (ਮਃ ੫) (੧੫):੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੬

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧

ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥

Paarabreham Furamaaeiaa Meehu Vuthaa Sehaj Subhaae ||

The Supreme Lord God gave the Order, and the rain automatically began to fall.

ਗਉੜੀ ਵਾਰਾ (ਮਃ ੫) (੧੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੭

Raag Gauri Guru Arjan Dev

ਅੰਨੁ ਪੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥

Ann Dhmann Bahuth Oupajiaa Prithhamee Rajee Thipath Aghaae ||

Grain and wealth were produced in abundance; the earth was totally satisfied and satiated.

ਗਉੜੀ ਵਾਰਾ (ਮਃ ੫) (੧੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੭

Raag Gauri Guru Arjan Dev

ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥

Sadhaa Sadhaa Gun Oucharai Dhukh Dhaaladh Gaeiaa Bilaae ||

Forever and ever, chant the Glorious Praises of the Lord, and pain and poverty shall run away.

ਗਉੜੀ ਵਾਰਾ (ਮਃ ੫) (੧੬) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੭

Raag Gauri Guru Arjan Dev

ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥

Poorab Likhiaa Paaeiaa Miliaa Thisai Rajaae ||

People obtain that which they are pre-ordained to receive, according to the Will of the Lord.

ਗਉੜੀ ਵਾਰਾ (ਮਃ ੫) (੧੬) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੮

Raag Gauri Guru Arjan Dev

ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥

Paramaesar Jeevaaliaa Naanak Thisai Dhiaae ||1||

The Transcendent Lord keeps you alive; O Nanak, meditate on Him. ||1||

ਗਉੜੀ ਵਾਰਾ (ਮਃ ੫) (੧੬) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੧ ਪੰ. ੧੮

Raag Gauri Guru Arjan Dev

ਮਃ ੫ ॥

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨